

ਤੁਰੰਤ ਰਿਲੀਜ਼ ਲਈ

## ਬ੍ਰੈਂਪਟਨ 1 ਤੋਂ 7 ਮਈ ਤੱਕ ਨੈਸ਼ਨਲ ਯੂਥ ਵੀਕ ਦਾ ਜਸ਼ਨ ਵਰਚੁਅਲੀ ਮਨਾ ਰਿਹਾ ਹੈ

ਬ੍ਰੈਂਪਟਨ, ਓਨਟੈਰੀਓ (27 ਅਪ੍ਰੈਲ, 2021) – ਸਿਟੀ ਆਫ ਬ੍ਰੈਂਪਟਨ, 1 ਤੋਂ 7 ਮਈ ਤੱਕ ਵਰਚੁਅਲ (ਅਭਾਸੀ) ਕਾਰਜਕਰਮਾਂ ਦੇ ਨਾਲ ਨੈਸ਼ਨਲ ਯੂਥ ਵੀਕ (National Youth Week) ਦਾ ਜਸ਼ਨ ਮਨਾ ਰਹੀ ਹੈ। ਨੈਸ਼ਨਲ ਯੂਥ ਵੀਕ, ਸਾਡੀ ਕਮਿਊਨਿਟੀ ਵਿੱਚ ਨੌਜਵਾਨਾਂ ਅਤੇ ਉਹਨਾਂ ਦੀ ਕਿਰਿਆਸ਼ੀਲ ਭਾਗੀਦਾਰੀ ਦਾ ਜਸ਼ਨ ਮਨਾਉਣ ਲਈ ਸਮਰਪਿਤ ਹੈ।

ਨੌਜਵਾਨਾਂ ਨੂੰ, 1 ਮਈ ਨੂੰ ਦੁਪਹਿਰ ਬਾਅਦ 1 ਵਜੇ ਤੋਂ ਸ਼ਾਮ 5 ਵਜੇ ਤੱਕ ਸ਼ੁਰੂਆਤੀ ਕਾਰਜਕਰਮ (Kick Off Event) ਸਮੇਤ, ਪੂਰੇ ਹਫ਼ਤੇ ਲਗਭਗ 40 ਮੁਫਤ ਵਰਚੁਅਲ ਕਾਰਜਕਰਮਾਂ ਵਾਸਤੇ ਸਾਡੇ ਨਾਲ ਅਤੇ ਸਾਡੇ ਭਾਈਵਾਲਾਂ ਦੇ ਨਾਲ ਜੁੜਨ ਲਈ ਸੱਦਾ ਦਿੱਤਾ ਜਾਂਦਾ ਹੈ। ਲੀਡਰਸ਼ਿਪ, ਮਾਨਸਿਕ ਸਿਹਤ, ਐਂਟਰਪ੍ਰੀਨੀਅਰਸ਼ਿਪ, ਨਾਗਰਿਕ ਸ਼ਮੂਲੀਅਤ ਆਦਿ ਬਾਰੇ ਪ੍ਰੇਰਨਾਦਾਇਕ ਸਪੀਕਰਾਂ ਨੂੰ ਸੁਣੋ ਅਤੇ ਉਹਨਾਂ ਨਾਲ ਜੁੜੋ।

ਵਰਕਆਊਟ ਕਲਾਸਾਂ, ਸਵੈ-ਦੇਖਭਾਲ ਵਰਕਸ਼ਾਪ ਅਤੇ ਮਾਨਸਿਕ ਸਿਹਤ ਅਤੇ ਨੌਜਵਾਨ ਹਿਮਾਇਤ ਬਾਰੇ ਚਰਚਾਵਾਂ ਸਮੇਤ, ਵਰਚੁਅਲ ਸੈਸ਼ਨਾਂ ਲਈ ਰਜਿਸਟਰ ਕਰੋ। ਸ਼ੈਰੀਡਨ ਕਾਲਜ (Sheridan College) ਦੇ ਐਕਸੈਸਿੰਗ ਪੋਸਟ-ਸੈਕੰਡਰੀ ਐਜੂਕੇਸ਼ਨ (Accessing Post-Secondary Education) ਕਾਰਜਕਰਮ ਨਾਲ ਜੁੜੋ; ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ (Punjabi Community Health Services) ਦੀ ਹਾਇਰਿੰਗ ਇਵੈਂਟ (Hiring Event) ਵਿੱਚ ਹਿੱਸਾ ਲਵੋ ਅਤੇ ਫੂਡ ਨੈੱਟਵਰਕ ਕੈਨੇਡਾ (Food Network Canada) ਦੇ ਰੈਸਿਪੀ ਟੂ ਰਿਚੇਸ (Recipe to Riches) ਦੇ ਜੇਤੂ, ਰਿਕ ਮਥਾਰੂ (Rick Matharu) ਦੇ ਨਾਲ ਪਕੌੜੇ ਬਣਾਉਣਾ ਸਿੱਖੋ।

ਇਸ ਹਫ਼ਤੇ ਪੇਸ਼ ਕੀਤੇ ਜਾਣ ਵਾਲੇ ਕਾਰਜਕਰਮਾਂ ਵਿੱਚ ਸ਼ਾਮਲ ਹਨ, 1 ਮਈ ਨੂੰ ਸ਼ੁਰੂਆਤੀ ਕਾਰਜਕਰਮ, 3 ਮਈ ਨੂੰ ਵੀ ਪਲੇ ਟੂ – ਗਰਲਸ ਐਂਡ ਵੂਮੈਨ ਇਨ ਸਪੋਰਟਸ ਲੀਡਰਸ਼ਿਪ ਕਾਨਫਰੰਸ (We Play Too - Girls and Women in Sports Leadership Conference), 7 ਮਈ ਨੂੰ ਵਰਚੁਅਲ ਡਾਂਸ (Virtual Dance)। ਇਹਨਾਂ ਕਾਰਜਕਰਮਾਂ ਵਿੱਚ ਸ਼ਾਮਲ ਹੋਣ ਵਾਲਿਆਂ ਨੂੰ ਇੱਕ ਮੁਫਤ ਮੀਡੀਅਮ, ਇੱਕ-ਟੈਂਪਿੰਗ ਵਾਲੇ Domino's ਪਿੱਜਾ ਵਾਸਤੇ ਕੂਪਨ ਕੋਡ ਮਿਲੇਗਾ। ਨਾਲ ਹੀ, ਸ਼ਾਨਦਾਰ ਇਨਾਮ ਜਿੱਤਣ ਦਾ ਮੌਕਾ ਮਿਲੇਗਾ, ਜਿਵੇਂ ਈ.ਬੀ. ਗੇਮਸ (EB Games) ਗਿਫਟ ਕਾਰਡ, ਨਿਨਟੈਂਡੋ ਸਵਿੱਚ (Nintendo Switch) ਕੋਨਸੋਲ ਇਨਾਮ ਪੈਕ ਅਤੇ Domino's ਪਿੱਜਾ ਇਨਾਮ ਪੈਕ। Domino's ਦੇ ਇਨਾਮ, ਸਿਰਫ਼ ਬ੍ਰੈਂਪਟਨ ਦੀਆਂ ਥਾਵਾਂ ਤੇ ਹੀ ਰੀਡੀਮ ਕੀਤੇ ਜਾ ਸਕਦੇ ਹਨ।

ਹਰੇਕ ਕਾਰਜਕਰਮ ਲਈ ਰਜਿਸਟਰੇਸ਼ਨ ਜ਼ਰੂਰੀ ਹੈ! [ਪੂਰੇ ਸੈਡਿਊਲ ਲਈ ਅਤੇ ਇਹਨਾਂ ਮੁਫਤ ਸੈਸ਼ਨਾਂ ਵਾਸਤੇ ਰਜਿਸਟਰ ਕਰਨ ਲਈ ਇੱਥੇ ਕਲਿੱਕ ਕਰੋ](#)  
([Click here for the full schedule and to register for these free sessions](#))!

ਇਸਨੂੰ ਨਾ ਖੁੰਝਾਓ! Spotify ਤੇ ਸਾਡੇ ਨੈਸ਼ਨਲ ਯੂਥ ਵੀਕ ਦੀ ਪਲੇਲਿਸਟ ਦੇ ਨਾਲ ਡਾਂਸ ਕਰੋ, ਝੂਮੋ ਅਤੇ ਜਸ਼ਨ ਮਨਾਓ। [ਸੁਣਨ ਲਈ ਇੱਥੇ ਕਲਿੱਕ ਕਰੋ](#)  
([Click here to listen](#))!

### ਬ੍ਰੈਂਪਟਨ ਫਾਇਰ ਦਾ ਵਰਚੁਅਲ ਫਾਇਰ ਸਟੇਸ਼ਨ ਟੂਰ

ਕੀ ਤੁਸੀਂ ਕਦੇ ਸੋਚਿਆ ਹੈ ਕਿ ਫਾਇਰ ਸਟੇਸ਼ਨ ਅੰਦਰੋਂ ਕਿਹੋ ਜਿਹਾ ਹੈ? ਵੀਰਵਾਰ, 6 ਮਈ, 2021 ਨੂੰ ਸ਼ਾਮ 6:30 ਵਜੇ ਤੋਂ 7:15 ਵਜੇ ਤੱਕ, ਵਰਚੁਅਲ ਫਾਇਰ ਸਟੇਸ਼ਨ ਟੂਰ ਵਾਸਤੇ, ਬ੍ਰੈਂਪਟਨ ਫਾਇਰ ਐਂਡ ਐਮਰਜੈਂਸੀ ਸਰਵਿਸਿਜ (Brampton Fire and Emergency Services) ਨਾਲ ਜੁੜੋ। ਬ੍ਰੈਂਪਟਨ ਦੇ ਫਾਇਰਫਾਈਟਰ, ਉਹਨਾਂ ਵੱਲੋਂ ਵਰਤੇ ਜਾਣ ਵਾਲੇ ਟੂਲਸ ਅਤੇ ਉਹ ਸਾਜ਼-ਸਮਾਨ ਦਿਖਾਉਂਦੇ ਹੋਏ ਤੁਹਾਨੂੰ ਸ਼ਾਨਦਾਰ ਟੂਰ ਕਰਵਾਉਣਗੇ, ਜੋ ਉਹਨਾਂ ਨੂੰ ਐਮਰਜੈਂਸੀ ਵਾਲੀਆਂ ਸਥਿਤੀਆਂ ਵਿੱਚ ਕੰਮ ਕਰਦੇ ਹੋਏ ਸੁਰੱਖਿਅਤ ਰੱਖਦੇ ਹਨ! ਸਵਾਲ-ਜਵਾਬ ਦੇ ਸੈਸ਼ਨ ਵਾਸਤੇ ਆਪਣੇ ਸਵਾਲ ਲੈ ਕੇ ਆਓ। [ਇੱਥੇ \(here\)](#) ਰਜਿਸਟਰ ਕਰੋ।

### ਦ ਰੋਜ਼ ਵਿਖੇ ਸੈਂਟਰ ਸਟੇਜ ਕੋਨਸਰਟੇਰੀ

ਪੂਰੇ ਨੈਸ਼ਨਲ ਯੂਥ ਵੀਕ ਦੇ ਦੌਰਾਨ, ਦ ਰੋਜ਼ ਬ੍ਰੈਂਪਟਨ (The Rose Brampton), 2020-2021 ਸੈਂਟਰ ਸਟੇਜ ਕੋਨਸਰਵਟੋਰੀ (Centre Stage Conservatory) ਦੇ ਭਾਗੀਦਾਰਾਂ ਨੂੰ ਸੋਸ਼ਲ ਮੀਡੀਆ ਤੇ ਉਜਾਗਰ ਕਰੇਗਾ। ਇਹ ਬ੍ਰੈਂਪਟਨ ਦੇ ਨੌਜਵਾਨ ਕਲਾਕਾਰਾਂ ਲਈ ਇੱਕ ਟ੍ਰੇਨਿੰਗ ਅਤੇ ਪੇਸ਼ਾਵਰ ਵਿਕਾਸ ਸਬੰਧੀ ਪ੍ਰੋਗਰਾਮ ਹੈ। ਇਸ ਬਸੰਤ ਭਾਗੀਦਾਰ, ਆਪਣੀ ਆਖਰੀ ਪਰਫੋਰਮੈਂਸ ਲਈ ਤਿਆਰੀ ਕਰ ਰਹੇ ਹਨ। ਹੋਰ ਜਾਣਕਾਰੀ ਲਈ [ਇੱਥੇ ਕਲਿੱਕ ਕਰੋ \(Click here\)](#)।

### ਨੌਜਵਾਨਾਂ ਲਈ Instagram ਲਾਈਵ ਚੈਟ

ਨੈਸ਼ਨਲ ਯੂਥ ਵੀਕ ਦੇ ਜਸ਼ਨ ਵਿੱਚ, 30 ਅਪ੍ਰੈਲ ਨੂੰ ਸ਼ਾਮ 6 ਵਜੇ, ਅੱਗੇ ਹੋਣ ਵਾਲੀਆਂ ਵਰਚੁਅਲ ਗਤੀਵਿਧੀਆਂ ਬਾਰੇ ਜਾਣਨ, ਕੋਵਿਡ-19 (COVID-19) ਸਬੰਧੀ ਨਵੀਆਂ ਪਾਬੰਦੀਆਂ ਬਾਰੇ ਚਰਚਾ ਕਰਨ ਲਈ, ਮੇਅਰ ਪੈਟਰਿਕ ਬ੍ਰਾਊਨ, ਸਿਟੀ ਕਾਉਂਸਲਰ ਸ਼ਾਰਮੇਨ ਵਿਲੀਅਮਸ (Charmaine Williams) ਅਤੇ ਸਿਟੀ ਕਾਉਂਸਲਰ ਹਰਕੀਰਤ ਸਿੰਘ (Harkirat Singh) ਨਾਲ ਜੁੜੋ! ਗੱਲਬਾਤ, ਮੇਅਰ ਬ੍ਰਾਊਨ ਦੇ ਅਕਾਊਂਟ, [@patrickbrownont](#) ਤੇ ਆਯੋਜਿਤ ਕੀਤੀ ਜਾਵੇਗੀ।

### ਕੋਵਿਡ-19 ਯੂਥ ਸਪੋਰਟ ਟਾਸਕ ਫੋਰਸ

ਸਿਟੀ ਆਫ ਬ੍ਰੈਂਪਟਨ ਦੀ ਕੋਵਿਡ-19 ਯੂਥ ਸਪੋਰਟ ਟਾਸਕ ਫੋਰਸ (COVID-19 Youth Support Task Force) ਦੀ ਸਹਿ-ਮੇਜਬਾਨੀ, ਸਿਟੀ ਕਾਉਂਸਲਰ, ਸ਼ਾਰਮੇਨ ਵਿਲੀਅਮਸ ਅਤੇ ਸਿਟੀ ਕਾਉਂਸਲਰ, ਹਰਕੀਰਤ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਇਹ ਟਾਸਕ ਫੋਰਸ, ਬ੍ਰੈਂਪਟਨ ਦੇ 14 ਤੋਂ 29 ਸਾਲ ਦੇ ਨੌਜਵਾਨਾਂ ਦੀਆਂ ਲੋੜਾਂ ਨੂੰ ਸਹਿਯੋਗ ਕਰਦੀ ਹੈ। ਇਹ ਨੌਜਵਾਨਾਂ ਨੂੰ ਸੇਵਾ ਦੇਣ ਵਾਲੇ 40 ਤੋਂ ਵੱਧ ਲੋਕਲ ਸੰਗਠਨਾਂ ਦੇ ਨਾਲ ਸੰਪਰਕ ਕਰਦੇ ਹੋਏ, ਉਹਨਾਂ ਨੂੰ ਘਰ ਵਿੱਚ ਔਨਲਾਈਨ ਗਤੀਵਿਧੀਆਂ ਵਿੱਚ ਵਿਅਸਤ ਰੱਖਦੇ ਹੋਏ, ਕੋਵਿਡ-19 ਮਹਾਂਮਾਰੀ ਦੇ ਦੌਰਾਨ ਵਸੀਲੇ ਅਤੇ ਸਹਿਯੋਗ ਪ੍ਰਦਾਨ ਕਰਦੀ ਹੈ। [ਹੋਰ ਜਾਣਕਾਰੀ ਲਈ ਇੱਥੇ ਕਲਿੱਕ ਕਰੋ \(Click here for more information\)](#)।

### ਯੂਥ ਫ੍ਰੈਂਡਲੀ ਕਮਿਊਨਿਟੀ ਦੀ ਪਦਵੀ

2020 ਵਿੱਚ, ਸਿਟੀ ਆਫ ਬ੍ਰੈਂਪਟਨ ਨੂੰ ਪਲੇ ਵਰਕਸ (Play Works) ਵੱਲੋਂ ਪਲੈਟੀਨਮ ਸਟੇਟਸ ਯੂਥ ਫ੍ਰੈਂਡਲੀ ਕਮਿਊਨਿਟੀ (Platinum Status Youth Friendly Community) ਦੀ ਪਦਵੀ ਮਿਲੀ ਸੀ। ਇਹ ਪਾਰਕਸ ਐਂਡ ਰੇਕ੍ਰੀਏਸ਼ਨ ਓਨਟਾਰੀਓ (Parks and Recreation Ontario) ਦੁਆਰਾ ਹਿਮਾਇਤ ਵਾਲਾ ਪ੍ਰੋਗਰਾਮ ਹੈ। ਇਹ ਤੀਜੀ ਵਾਰ ਸੀ, ਜਦੋਂ ਸਿਟੀ ਨੂੰ ਨੌਜਵਾਨਾਂ ਲਈ ਵਧੇਰੇ ਅਤੇ ਵਿਕਾਸ ਦੇ ਮੌਕਿਆਂ ਵਾਸਤੇ, ਇਸਦੀ ਸ਼ਾਨਦਾਰ ਵਚਨਬੱਧਤਾ ਲਈ ਮਾਨਤਾ ਦਿੱਤੀ ਗਈ ਸੀ। ਸਿਟੀ, 2020 ਵਿੱਚ ਟੋਪ ਪਲੈਟੀਨਮ ਪਦਵੀ ਪ੍ਰਾਪਤ ਕਰਨ ਵਾਲੇ ਤਿੰਨ ਭਾਈਚਾਰਿਆਂ ਵਿੱਚੋਂ ਇੱਕ ਹੈ। ਹੋਰ ਜਾਣਨ ਲਈ [ਇੱਥੇ ਕਲਿੱਕ ਕਰੋ \(Click here\)](#)।

### ਹਵਾਲੇ

“ਅਸੀਂ 1 ਤੋਂ 7 ਮਈ ਤੱਕ ਨੈਸ਼ਨਲ ਯੂਥ ਵੀਕ ਲਈ ਬ੍ਰੈਂਪਟਨ ਦੇ ਨੌਜਵਾਨਾਂ ਦਾ ਜਸ਼ਨ ਮਨਾਉਣ ਲਈ ਉਤਸ਼ਾਹਿਤ ਹਾਂ! ਬ੍ਰੈਂਪਟਨ, ਕੈਨੇਡਾ ਵਿੱਚ ਸਭ ਤੋਂ ਵੱਧ ਨੌਜਵਾਨ ਅਬਾਦੀ ਵਾਲੇ ਸ਼ਹਿਰਾਂ ਵਿੱਚੋਂ ਇੱਕ ਹੈ, ਜੋ 14 ਤੋਂ 29 ਸਾਲ ਦੇ 130,000 ਤੋਂ ਵੱਧ ਨੌਜਵਾਨਾਂ ਦਾ ਘਰ ਹੈ। ਮੈਂ ਸਾਰੇ ਨੌਜਵਾਨਾਂ ਨੂੰ ਸਲਾਹ ਦਿੰਦਾ ਹਾਂ ਕਿ ਉਹ ਹਫ਼ਤੇ ਦੇ ਦੌਰਾਨ ਹੋਣ ਵਾਲੇ ਕਾਰਜਕਰਮਾਂ ਲਈ ਰਜਿਸਟਰ ਕਰਨ ਅਤੇ 30 ਅਪ੍ਰੈਲ ਨੂੰ ਕਾਉਂਸਲਰ ਵਿਲੀਅਮਸ ਅਤੇ ਕਾਉਂਸਲਰ ਸਿੰਘ ਦੇ ਨਾਲ ਮੇਰੀ Instagram ਲਾਈਵ ਚੈਟ ਦੇ ਨਾਲ ਜੁੜਨ।”

- ਪੈਟਰਿਕ ਬ੍ਰਾਊਨ (Patrick Brown), ਮੇਅਰ, ਸਿਟੀ ਆਫ ਬ੍ਰੈਂਪਟਨ

“ਨੈਸ਼ਨਲ ਯੂਥ ਵੀਕ ਦੀ ਵਧਾਈ ਹੋਵੇ! ਬ੍ਰੈਂਪਟਨ ਦੇ ਨੌਜਵਾਨ, ਕੱਲ੍ਹ ਦੇ ਸਾਡੇ ਲੀਡਰ ਹਨ। ਅਸੀਂ ਅਜਿਹੇ ਕਾਰਜਕਰਮ ਅਤੇ ਮੌਕੇ ਤਿਆਰ ਕਰਨ ਲਈ ਵਚਨਬੱਧ ਹਾਂ, ਜੋ ਸਫਲ ਹੋਣ ਵਿੱਚ ਉਹਨਾਂ ਦੀ ਮਦਦ ਕਰਨਗੇ। 1 ਤੋਂ 7 ਮਈ ਨੂੰ ਸਿਟੀ ਅਤੇ ਇਸਦੇ ਕਮਿਊਨਿਟੀ ਭਾਈਵਾਲਾਂ ਵੱਲੋਂ ਤੁਹਾਡੇ ਲਈ ਪ੍ਰਾਯੋਜਿਤ ਕੀਤੇ ਜਾਣ ਵਾਲੇ ਇੱਕ, ਦੋ, ਦਸ ਜਾਂ ਲਗਭਗ ਸਾਰੇ 40 ਕਾਰਜਕਰਮਾਂ ਵਿੱਚ ਸ਼ਾਮਲ ਹੋਵੋ!”

- ਰੋਏਨਾ ਸੈਂਟੋਸ (Rowena Santos), ਰੀਜਨਲ ਕਾਉਂਸਲਰ, ਵਾਰਡਸ 1 ਅਤੇ 5; ਚੇਅਰ, ਕਮਿਊਨਿਟੀ ਸਰਵਿਸਿਜ਼, ਸਿਟੀ ਆਫ ਬ੍ਰੈਂਪਟਨ

“ਬ੍ਰੈਂਪਟਨ ਸਿਹਤਮੰਦ ਅਤੇ ਸੁਰੱਖਿਅਤ ਸ਼ਹਿਰ ਹੈ। ਨਾਲ ਹੀ, ਇਹ ਨੌਜਵਾਨਾਂ ਵਾਸਤੇ ਸਿੱਖਣ ਅਤੇ ਅੱਗੇ ਵਧਣ ਲਈ, ਮੌਕਿਆਂ ਦਾ ਸ਼ਹਿਰ ਹੈ। ਸਾਡੇ ਨੌਜਵਾਨ, ਸਾਡੀ ਕਮਿਊਨਿਟੀ ਦਾ ਮਹੱਤਵਪੂਰਣ ਹਿੱਸਾ ਹਨ ਅਤੇ ਸਾਡਾ ਉਦੇਸ਼ ਹੈ, ਉਹਨਾਂ ਦੀ ਨਾਗਰਿਕ ਭਾਗੀਦਾਰੀ ਨੂੰ ਪ੍ਰੇਰਿਤ ਕਰਨਾ, ਲੀਡਰਸ਼ੀਪ ਮੌਕੇ ਵਧਾਉਣਾ ਅਤੇ ਉਹਨਾਂ ਦੀ ਭਲਾਈ ਵਿੱਚ ਵਾਧਾ ਕਰਨਾ। ਪੂਰੇ ਹਫ਼ਤੇ ਦੇ ਨੈਸ਼ਨਲ ਯੂਥ ਵੀਕ ਦੇ ਕਾਰਜਕਰਮਾਂ ਦਾ ਅਨੰਦ ਮਾਣਨ ਲਈ ਰਜਿਸਟਰ ਜ਼ਰੂਰ ਕਰੋ।”

- *ਸ਼ਾਰਮੇਨ ਵਿਲੀਅਮਸ (Charmaine Williams), ਸਿਟੀ ਕਾਉਂਸਲਰ, ਵਾਰਡਸ 7 ਅਤੇ 8; ਵਾਈਸ-ਚੇਅਰ, ਕਮਿਊਨਿਟੀ ਸਰਵਿਸਿਜ਼; ਕੋ-ਲੀਡ, ਯੂਥ ਸਪੋਰਟ ਟਾਸਕ ਫੋਰਸ, ਸਿਟੀ ਆਫ ਬ੍ਰੈਂਪਟਨ*

“ਸਿਟੀ ਦਾ ਸਟਾਫ਼, 1 ਤੋਂ 7 ਮਈ ਤੱਕ, ਨੈਸ਼ਨਲ ਯੂਥ ਵੀਕ ਲਈ ਜੋਸ਼ੀਲੇ ਵਰਚੁਅਲ ਕਾਰਜਕਰਮਾਂ ਅਤੇ ਗਤੀਵਿਧੀਆਂ ਦੇ ਨਾਲ ਬ੍ਰੈਂਪਟਨ ਦੇ ਨੌਜਵਾਨਾਂ ਦਾ ਜਸ਼ਨ ਮਨਾਉਣ ਲਈ ਵਚਨਬੱਧ ਹੈ। ਹਾਲਾਂਕਿ ਅਸੀਂ ਇਸ ਸਾਲ ਵਿਅਕਤੀਗਤ ਰੂਪ ਨਾਲ ਇਕੱਠੇ ਨਹੀਂ ਹੋ ਸਕਦੇ, ਇਸਲਈ ਸਾਡੀ ਟੀਮ ਨੇ ਇਸ ਹਫ਼ਤੇ ਵਾਸਤੇ ਕਈ ਰੋਮਾਂਚਕ ਕਾਰਜਕਰਮ ਪੇਸ਼ ਕੀਤੇ ਹਨ। ਮੈਂ ਹਰ ਕਿਸੇ ਨੂੰ ਸਾਈਨ ਅੱਪ ਕਰਨ ਅਤੇ ਮਜ਼ੇਦਾਰ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੀ ਸਲਾਹ ਦਿੰਦਾ ਹਾਂ!”

- *ਡੇਵਿਡ ਬੈਰਿਕ (David Barrick), ਚੀਫ ਐਡਮਿਨਿਸਟ੍ਰੇਟਿਵ ਅਫਸਰ, ਸਿਟੀ ਆਫ ਬ੍ਰੈਂਪਟਨ*

-30-

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਂਪਟਨ 700,000 ਲੋਕਾਂ ਅਤੇ 75,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੰਨ-ਸੁਵੰਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫ਼ਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](#), [Facebook](#), ਅਤੇ [Instagram](#) ਤੇ ਜੁੜੋ। [www.brampton.ca](http://www.brampton.ca) ਤੇ ਹੋਰ ਜਾਣੋ।

**ਮੀਡੀਆ ਸੰਪਰਕ**

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟੇਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | [Monika.Duggal@brampton.ca](mailto:Monika.Duggal@brampton.ca)